



# ਆਧੁਨਿਕ ਸੰਸਾਰ ਵਿੱਚ ਆਜ਼ਾਦੀ ਅਮੀਰ, ਖੁਸ਼ਹਾਲ, ਨਿਰਪੱਖ: ਸਕਾਟਲੈਂਡ ਕਿਉਂ ਨਹੀਂ?

BUILDING A NEW  
**SCOTLAND**



## ਸਾਰ

ਮਈ 2021 ਵਿੱਚ, ਸਕਾਟਲੈਂਡ ਦੇ ਲੋਕਾਂ ਨੇ ਆਜ਼ਾਦੀ 'ਤੇ ਜਨ-ਮੱਤ ਸੰਗ੍ਰਹਿ ਦੇ ਹੱਕ ਵਿੱਚ ਸਕਾਟਿਸ਼ ਪਾਰਲੀਮੈਂਟ (MSPs) ਦੇ ਬਹੁਮਤ ਮੈਂਬਰਾਂ ਨੂੰ ਚੁਣਨ ਲਈ ਵੋਟ ਦਿੱਤੀ।

ਸਕਾਟਿਸ਼ ਸਰਕਾਰ ਦਾ ਮੰਨਣਾ ਹੈ ਕਿ ਲੋਕ ਜਨ-ਮੱਤ ਸੰਗ੍ਰਹਿ ਵਿੱਚ ਜੋ ਚੋਣ ਕਰਦੇ ਹਨ ਉਹ ਇੱਕ ਸੂਚਿਤ ਚੋਣ ਹੋਣੀ ਚਾਹੀਦੀ ਹੈ।

ਇਹ ਪੇਪਰ ਸਕਾਟਲੈਂਡ ਦੇ ਭਵਿੱਖ 'ਤੇ ਬਹਿਸ ਨੂੰ ਸੂਚਿਤ ਕਰਨ ਲਈ ਤਿਆਰ ਕੀਤੀ ਗਈ ਇੱਕ ਲੜੀ ਵਿੱਚ ਪਹਿਲਾ ਕਦਮ ਹੈ। ਉਹ ਇਕੱਠੇ ਮਿਲ ਕੇ ਇੱਕ ਰੂਪਰੇਖਾ ਬਣਾਉਣਗੇ ਕਿ ਇੱਕ ਆਜ਼ਾਦ ਸਕਾਟਲੈਂਡ ਕਿਵੇਂ ਕੰਮ ਕਰ ਸਕਦਾ ਹੈ।

ਇਹ ਪਹਿਲਾ ਪੇਪਰ ਯੂਰਪ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਕਈ ਤਰ੍ਹਾਂ ਦੇ ਮਾਪਾਂ ਵਿੱਚ ਯੂਕੇ ਦੇ ਪ੍ਰਦਰਸ਼ਨ ਨੂੰ ਵੇਖਦਾ ਹੈ।

ਇਹ ਵਿਸ਼ਲੇਸ਼ਣ ਆਰਥਿਕ ਸਹਿਕਾਰਤਾ ਅਤੇ ਵਿਕਾਸ ਸੰਗਠਨ (OECD) ਅਤੇ ਰਾਸ਼ਟਰੀ ਸੰਖਿਅਕੀ (ONS) ਲਈ ਦਫ਼ਤਰ ਵਰਗੀਆਂ ਸਨਮਾਨਿਤ ਸੰਸਥਾਵਾਂ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਅਤੇ ਖੋਜਾਂ 'ਤੇ ਆਧਾਰਿਤ ਹੈ।

ਅਸੀਂ ਇਸ ਡੇਟਾ ਦੀ ਵਰਤੋਂ ਯੂਕੇ ਦੇ ਪ੍ਰਦਰਸ਼ਨ ਦੀ ਕਈ ਯੂਰਪੀਅਨ ਦੇਸ਼ਾਂ ਨਾਲ ਤੁਲਨਾ ਕਰਨ ਲਈ ਕਰ ਸਕਦੇ ਹਾਂ। ਅਸੀਂ ਉਨ੍ਹਾਂ ਨੂੰ 'ਤੁਲਨਾਕਾਰੀ ਦੇਸ਼' ਕਹਿ ਸਕਦੇ ਹਾਂ। ਇਹ ਦੇਸ਼ ਹਨ ਆਸਟਰੀਆ, ਬੈਲਜੀਅਮ, ਡੈਨਮਾਰਕ, ਆਈਸਲੈਂਡ, ਆਇਰਲੈਂਡ, ਫਿਨਲੈਂਡ, ਨੀਦਰਲੈਂਡ, ਨਾਰਵੇ, ਸਵੀਡਨ ਅਤੇ ਸਵਿਟਜ਼ਰਲੈਂਡ

ਡਾਟਾ ਦਿਖਾਉਂਦਾ ਹੈ ਕਿ:

- ਤੁਲਨਾ ਕਰਨ ਵਾਲੇ ਸਾਰੇ ਦੇਸ਼ੇ ਜ਼ਿਆਦਾ ਅਮੀਰ ਹਨ - ਕੁਝ ਬਹੁਤ ਜ਼ਿਆਦਾ ਅਮੀਰ ਹਨ- ਯੂਕੇ ਨਾਲੋਂ।
- ਸਾਰੇ ਤੁਲਨਾਕਾਰੀ ਦੇਸ਼ਾਂ ਵਿੱਚ ਆਮਦਨੀ ਦੀ ਅਸਮਾਨਤਾ ਘੱਟ ਹੈ।
- ਸਾਰੇ ਤੁਲਨਾਕਾਰੀ ਦੇਸ਼ਾਂ ਵਿੱਚ ਗਰੀਬੀ ਦਰ ਘੱਟ ਹੈ।
- ਸਾਰੇ ਤੁਲਨਾਕਾਰੀ ਦੇਸ਼ਾਂ ਵਿੱਚ ਗਰੀਬ ਬੱਚੇ ਘੱਟ ਹਨ।
- ਜ਼ਿਆਦਾਤਰ ਤੁਲਨਾਕਾਰੀ ਦੇਸ਼ ਯੂਕੇ ਨਾਲੋਂ ਜ਼ਿਆਦਾ ਖੁਸ਼ ਹਨ।
- ਸਾਰੇ ਤੁਲਨਾਕਾਰੀ ਦੇਸ਼ਾਂ ਵਿੱਚ ਉੱਚ ਸਮਾਜਿਕ ਗਤੀਸ਼ੀਲਤਾ ਹੈ।
- ਜ਼ਿਆਦਾਤਰ ਤੁਲਨਾਕਾਰੀ ਦੇਸ਼ਾਂ ਵਿੱਚ ਲਿੰਗਕ ਤਨਖਾਹ ਵਿੱਚ ਅੰਤਰ ਘੱਟ ਹੈ।



- ਸਾਰੇ ਤੁਲਨਾਕਾਰੀ ਦੇਸ਼ਾਂ ਦੀ ਉਤਪਾਦਕਤਾ ਜ਼ਿਆਦਾ ਹੈ - ਅਕਸਰ ਮਹੱਤਵਪੂਰਨ ਤੌਰ 'ਤੇ ਜ਼ਿਆਦਾ - ਯੂਕੇ ਨਾਲੋਂ।
- ਵਪਾਰਕ ਨਿਵੇਸ਼ ਸਾਰੇ ਤੁਲਨਾਕਾਰੀ ਦੇਸ਼ਾਂ ਵਿੱਚ ਵੱਧ ਰੁੰਦਾ ਹੈ।

ਸੰਖੇਪ ਵਿੱਚ, ਇਹ ਆਜ਼ਾਦ ਦੇਸ਼ ਅਮੀਰ, ਖੁਸ਼ਹਾਲ ਅਤੇ ਨਿਰਪੱਖ ਹਨ।

ਸਬੂਤ ਦਰਸਾਉਂਦੇ ਹਨ ਕਿ ਜੇ ਵਰਤਮਾਨ ਵਿੱਚ ਯੂਕੇ ਦੇ ਹਿੱਸੇ ਵਜੋਂ ਪ੍ਰਾਪਤ ਕਰਨ ਦੇ ਯੋਗ ਹੈ ਉਹ ਸਕਾਟਲੈਂਡ ਨਾਲੋਂ ਬਿਹਤਰ ਨਤੀਜੇ ਪ੍ਰਾਪਤ ਕਰ ਰਹੇ ਹਨ।

ਬੇਸ਼ੱਕ, ਇਹਨਾਂ ਸਮਾਨ ਯੂਰਪੀਅਨ ਦੇਸ਼ਾਂ ਦੀ ਸਫਲਤਾ ਨਾਲ ਮੇਲ ਕਰਨ ਲਈ ਇੱਕ ਆਜ਼ਾਦ ਸਕਾਟਲੈਂਡ ਨੂੰ ਰਾਤੇ-ਰਾਤ ਬਦਲਿਆ ਨਹੀਂ ਜਾ ਸਕਦਾ।

ਇੱਕ ਆਜ਼ਾਦ ਸਕਾਟਲੈਂਡ ਦੀ ਸਫਲਤਾ ਉਸ ਦੇ ਲਏ ਜਾਣ ਵਾਲੇ ਫ਼ੈਸਲਿਆਂ ਦੀ ਗੁਣਵੱਤਾ ਅਤੇ ਇੱਥੇ ਰਹਿਣ ਵਾਲੇ ਲੋਕਾਂ ਦੀ ਕਾਬਲੀਅਤ 'ਤੇ ਨਿਰਭਰ ਕਰੇਗੀ।

ਪਰ ਸਬੂਤ ਇਹ ਸੰਕੇਤ ਦਿੰਦੇ ਹਨ ਕਿ ਇੱਕ ਦੇਸ਼ ਬਣਾਉਣ ਲਈ ਆਜ਼ਾਦੀ ਦੀਆਂ ਪੂਰੀਆਂ ਸ਼ਕਤੀਆਂ ਜ਼ਰੂਰੀ ਹਨ ਜੋ ਤੁਲਨਾਕਾਰੀ ਦੇਸ਼ਾਂ ਵਿੱਚ ਪ੍ਰਾਪਤ ਕੀਤੇ ਆਰਥਿਕ ਅਤੇ ਸਮਾਜਿਕ ਨਤੀਜਿਆਂ ਨਾਲ ਮੇਲ ਖਾਂਦੀਆਂ ਹੋਣ।

ਆਜ਼ਾਦੀ ਦੀਆਂ ਸਾਰੀਆਂ ਸ਼ਕਤੀਆਂ ਵਾਲੇ ਸਕਾਟਲੈਂਡ ਵਿੱਚ ਤਰੱਕੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ, ਇਸ ਬਾਰੇ ਬਹੁਤ ਸਾਰੇ ਵਿਚਾਰ ਹੋਣਗੇ, ਪਰ ਉਹ ਉਪਲਬਧ ਵਿਕਲਪਾਂ ਦੀਆਂ ਉਦਾਹਰਣਾਂ ਵਜੋਂ ਕੰਮ ਕਰਦੇ ਹਨ।

ਸਕਾਟਲੈਂਡ ਕੋਲ ਬਹੁਤ ਸਾਰੀਆਂ ਸੰਪਤੀਆਂ ਹਨ ਜਿਸਦਾ ਮਤਲਬ ਹੈ ਕਿ ਇਸ ਕੋਲ ਬਿਹਤਰ ਕੰਮ ਕਰਨ ਦੀ ਸਮਰੱਥਾ ਹੈ। ਇਹਨਾਂ ਵਿੱਚ ਕੁਦਰਤੀ ਊਰਜਾ ਦਾ ਸਰਪਲੱਸ, ਇੱਕ ਸ਼ਾਨਦਾਰ ਭੋਜਨ ਅਤੇ ਪੀਣ ਵਾਲਾ ਖੇਤਰ, ਵਿਸ਼ਵ ਪੱਧਰੀ ਯੂਨੀਵਰਸਿਟੀਆਂ, ਉੱਨਤ ਨਿਰਮਾਣ, ਸ਼ਾਨਦਾਰ ਕੁਦਰਤੀ ਵਿਰਾਸਤ, ਅਤੇ ਜਲਵਾਯੂ ਤਬਦੀਲੀ ਲਈ ਇੱਕ ਵਿਸ਼ਵ-ਮੋਹਰੀ ਪਹੁੰਚ ਸ਼ਾਮਲ ਹੈ।

ਸਿੱਟੇ ਵਜੋਂ, ਸਕਾਟਲੈਂਡ ਦੂਜੀਆਂ ਕੌਮਾਂ ਦੇ ਤਜਰਬੇ ਤੋਂ ਸਿੱਖਣ ਅਤੇ ਆਰਥਿਕ, ਸਮਾਜਿਕ ਅਤੇ ਵਾਤਾਵਰਣਕ ਨਤੀਜਿਆਂ ਵਿੱਚ ਮਹੱਤਵਪੂਰਨ ਸੁਧਾਰ ਕਰਨ ਲਈ ਸੁਤੰਤਰਤਾ ਦੁਆਰਾ ਪ੍ਰਾਪਤ ਹੋਣ ਵਾਲੀਆਂ ਸ਼ਕਤੀਆਂ ਦੀ ਵਰਤੋਂ ਕਰਨ ਲਈ ਚੰਗੀ ਸਥਿਤੀ ਵਿੱਚ ਹੈ।

ਜੇਕਰ ਇਸ ਵਰਗੇ ਦੇਸ਼ ਸਫਲ ਹੋ ਸਕਦੇ ਹਨ, ਤਾਂ ਇੱਕ ਸੁਤੰਤਰ ਸਕਾਟਲੈਂਡ ਕਿਉਂ ਨਹੀਂ - ਪ੍ਰਤਿਭਾ, ਸਰੋਤਾਂ ਅਤੇ ਕੁਦਰਤੀ ਫਾਇਦਿਆਂ ਨਾਲ ਅਸੀਂ - ਵੀ ਸਫਲ ਹੋ ਸਕਦੇ ਹਾਂ?

© ਸਕਾਟਿਸ਼ ਸਰਕਾਰ 2022

ਸਕਾਟਿਸ਼ ਸਰਕਾਰ ਵੱਲੋਂ ਪ੍ਰਕਾਸ਼ਿਤ ਕੀਤਾ, ਜੂਨ 2022

ਏ.ਪੀ.ਐੱਸ. ਗਰੁੱਪ ਸਕਾਟਲੈਂਡ, 21 ਟੇਨੰਟ ਸਟ੍ਰੀਟ, ਐਡਿਨਬਰਗ ਵੱਲੋਂ ਸਕਾਟਿਸ਼ ਸਰਕਾਰ ਲਈ ਤਿਆਰ ਕੀਤਾ ਗਿਆ

EH6 5NA

PPDAS1095222 (06/22)